

# 教材ワークシート (50テーマ)

ネपाली

(ネパール語)

PDF版 (2020年3月)



豊田市

(ネパール語)

<p>テーマ01</p>	<p><small>しよたいめん あいて かんたん じこしょうかい なまえ くに しゅっしんち しょくば す</small> 初対面の相手に簡単な自己紹介をする(名前・国・出身地・職場・住まいなど) पहिलो बैठकमा सहभागीहरूलाई आफ्नो परिचय गर्ने। (नाम・जन्मस्थान・कार्यस्थल・बासस्थान आदी)</p> <p><small>しゃしん え み なまえ くに しゅっしんち しょくば す かんたん じこしょうかい しょうかい</small> 写真や絵を見せながら、名前・国・出身地・職場・住まいなど簡単な自己紹介を初対面の相手にします。 तस्बिर वा चित्र देखाएर नाम・देश・जन्मस्थल・कार्यस्थल・बासस्थान आदी जस्ता साधारण स्वःपरिचय पहिलो बैठकमा सहभागी हरु लाई गर्ने ।</p>	
<p>テーマ02</p>	<p><small>じぶん かぞく ゆうじん どうりょう しゃしん え み しょうかい</small> 自分の家族・友人・同僚の写真や絵を見せながら紹介する आफ्नो परिवार・ साथी・ सहकर्मिहरूको तस्बिर देखाउदै परिचय गर्नु ।</p> <p><small>かぞく ゆうじん どうりょう こいびと しゃしん え み ひと だれ ひと かんけい かんたん しょうかい</small> 家族、友人、同僚、恋人の写真や絵を見せながら、その人が誰で、どんな人か、あなたとどんな関係かを簡単に紹介しましょう。 परिवार, साथी, सहकर्मो, प्रेमिकाको तस्बिर वा चित्र देखाएर त्यो मान्छे को हो, कस्तो मान्छे हो, तपाईं सँग कस्तो सम्बन्ध छ साधारण परिचय गरौं ।</p>	
<p>テーマ03</p>	<p><small>じぶん しゅっしんち しょうかい</small> 自分の出身地を紹介する आफ्नो जन्मस्थानको परिचय गर्नु।</p> <p><small>え しゃしん み じぶん しゅっしんち なに しょうかい</small> 絵や写真などを見せながら自分の出身地はどこか、どんなところか、何があるかなどを紹介しましょう。 चित्र वा तस्बिर आदी देखाएर आफ्नो जन्मस्थान कहाँ हो, कस्तो ठाउँ हो, त्याहा के छ आदी परिचय गरौं ।</p>	
<p>テーマ04</p>	<p><small>た しょくじ はな</small> 食べもの・食事について話す खानेकुरा・आहार हरुको बारेमा कुरा गर्नु ।</p> <p><small>まいにち しょくじ た もの はな</small> 毎日の食事やよく食べる物について話しましょう。 हरेक दिनको भोजन वा प्राय खानेकुरा हरुको बारेमा कुरा गरौं ।</p>	
<p>テーマ05</p>	<p><small>か もの はな</small> 買い物について話す किन्नेमेलको बारेमा कुरा गर्नु ।</p> <p><small>いっしゅうかん なに か か</small> あなたはこの1週間で何を買いましたか。どこで買いましたか。それはいくらでしたか。 तपाईंले यो एक हप्तामा के किन्नु भयो? कहाँ किन्नु भयो? त्यो कती पैसाको थियो?</p>	

<p>テーマ06</p>	<p>持ち物について話す सम्पत्तिको बारेमा कुरा गर्नु ।</p>	
	<p>あなたは出かけるときどんなものを持って行きますか。何に使用しますか。 तपाईं बाहिर निस्कने बेलामा कस्तो चिज बोकेर जानुहुन्छ? के प्रयोग गर्नु हुन्छ?</p>	
<p>テーマ07</p>	<p>この1週間について話す यो एक हप्ताको बारेमा कुरा गर्नु ।</p>	
	<p>あなたはこの1週間でどんなことをしましたか。おもしろかったことは何ですか。 तपाईंले यो एक हप्तामा कस्तो कुराहरु गर्नु भयो? रोचक, रमाइलो कुरा के हो ?</p>	
<p>テーマ08</p>	<p>自分のお気に入りのものを説明する आफ्नो मन पर्ने कुराको बयान गर्नु ।</p>	
	<p>自分のお気に入りのものは何か、それを、いつ、どのように手に入れたものか、なぜお気に入りなのかを紹介しましょう。 आफ्नो मनपर्ने चिज के हो, त्यो कहिले, कसरी पाएको चिज हो, किन मन पर्यो परिचय गरौ ।</p>	
<p>テーマ09</p>	<p>自分の趣味について話す आफ्नो सौखको बारेमा कुरा गर्नु ।</p>	
	<p>あなたの趣味は何か、どんなことがするのが好きか、よく何をするのかを話しましょう。 तपाईंको सौख के हो, कस्तो कुरा गर्न मनपर्छ, प्राय के गर्नु हुन्छ जस्ता कुरा गरौ ।</p>	
<p>テーマ10</p>	<p>休みの日に何をするかを話す बिदाको दिनमा के गर्ने हो कुरा गर्नु।</p>	
	<p>休みの日には、どこに行き何をするかを話しましょう。 बिदाको दिनमा कहाँ गएर के गर्ने हो कुरा गरौ ।</p>	

<p>テーマ11</p>	<p>毎日することについて話す प्रत्यक दिन गर्ने कराको बारेमा बोल्नुहोस।</p> <p>あなたが毎日欠かさずすることは何ですか。いつしますか。どのぐらいの時間しますか。 तपाईं प्रत्यक दिन के गर्न चाहनुहुन्छ ? प्रत्यक दिन को कति बेला गर्नुहुन्छ ? प्रत्यक दिनमा कति समय गर्नुहुन्छ ?</p>	
<p>テーマ12</p>	<p>自分の好きなスポーツについて話す आफलाई मनपर्ने खेलकुदको बारेमा कुरा गर्नुहोस।</p> <p>あなたはスポーツが好きですか。好きなスポーツや興味のあるスポーツについて話しましょう。 तपाईंलाई खेलकुद मनपर्छ ? मनपर्ने खेलकुद र रुचि भएका खेलकुदको बारेमा कुरा गर्नुहोस।</p>	
<p>テーマ13</p>	<p>好きな人・あこがれの人について話す मनपर्ने मान्छेको बारेमा</p> <p>写真などを見せながらあなたの好きな人、あこがれの人を紹介しましょう。好きな人、あこがれの人は誰ですか。どんなところが好きですか。 मन पर्ने मान्छेको फोटो देखाइ परिचय गराउनुहोस। मन पर्ने मान्छे को हो? के कुरा मन पर्छ?</p>	
<p>テーマ14</p>	<p>旅行の思い出を絵や写真で紹介する भ्रमणको सम्झना चित्र वा तस्वीरहरू बाट परिचय गर्नु।</p> <p>旅行の思い出を相手に紹介します。どこに行ったか、いつ行ったか、何をしたのかなど思い出について話しましょう。 यात्राको सम्झना साथै लाई परिचय गर्नु। कहाँ गएको, कहिले गएको, के गरेको आदी सम्झनाहरूको बारेमा कुरा गर्नु।</p>	
<p>テーマ15</p>	<p>行ってみたい場所について話す जान चाहेको ठाउँको बारेमा कुरा गर्नु।</p> <p>あなたが知っているきれいな場所やこれから行ってみたいところについて話しましょう。(日本でも自分の国でもどちらでもかまいません) तपाईंलाई थाहा भएको सुन्दर ठाउँ वा जान लागेको ठाउँको बारेमा कुरा गर्नु। (जापान भएपनि आफ्नो देश भएपनि फरक पर्दैन।)</p>	



<p>テーマ16</p>	<p>行ってみたい場所について話す(2) गएर हेर्न मन लागेको ठाउको बारेमा कुरा गर्नु।(२)</p> <p>あなたが知っているきれいな場所やこれから行ってみたいところについて話しましょう。 तपाईंलाई थाहा भएको सुन्दर ठाउँ वा अब जान मन लागेको ठाउँको बारेमा कुरा गरौं।</p>	
<p>テーマ17</p>	<p>文化や習慣について話す संस्कृति र रहनसहनको बारेमा</p> <p>あなたが日本へ来て驚いたこと、興味を持ったことがありますか。それは何ですか。どうして驚いたのですか。話しましょう。 जापान आएपाछे संस्कृति र रहनसहनको बारेमा अचम्म मानेको कुरा, मन परेको कुरा छ? त्यो के हो? किन अचम्म मानेको भन्नुहोस्</p>	
<p>テーマ18</p>	<p>年中行事について話す बर्षभरिको घटना, पर्वहरूको बारेमा कुरा गर्नु।</p> <p>あなたの国、日本ではどんな年中行事がありますか。そのとき、何をしますか。 तपाईंको देश अनौ जापानमा कस्तो खालको वाषिंक पर्वहरू छन? त्योबेलामा के गर्नुहुन्छ?</p>	
<p>テーマ19</p>	<p>経歴を話す पेशाको कुरा गर्नु।</p> <p>今までに、いつ、どこで、どんな仕事(勉強)をしたことがあるかを相手に話しましょう。 आहिलेसम्म कहिले, कहाँ, कस्तो काम(अध्ययन) गरेको कुरा छ, साथी (पार्टनर)सँग कुरा गरौं।</p>	
<p>テーマ20</p>	<p>防災について話す दैबीप्रकोप रोकथामको बारेमा कुरा गर्नु।</p> <p>災害(地震、台風)が起きた時、どのように行動したらいいか考えましょう。 दैबी प्रकोप(भुकम्प, आधिबेहेरी) आएको बेलामा कस्तो कार्य गरेमा राम्रो हुन्छ बिचार गरौं।</p>	

(ネパール語)

<p>テーマ21</p>	<p><small>じぶん す しょくば え しゃしん み しょうかい</small> 自分の住まいや職場の絵や写真を見せながら紹介する आफ्नो ठाउ अथवा कार्यस्थलको बारेमा फोटा अथवा चित्रहरु देखाइ परिचय गर्ने</p> <p><small>しょうかい ばしょ す しょくば がっこう ひと へら なに だれ しゃしん え み しょうかい</small> 紹介したい場所(住まい・職場・学校)を一つ選んで、そこに何があるか、誰がいるかを写真や絵を見せながら紹介しましょう。 परिचय गराउन चाहाने (आफु बस्ने ठाउ , कार्यस्थल , बिधालय ) कुनै एक बाट चयन गरि फोटो अथवा चित्र देखाइ परिचय गराउनुहोस</p>	
<p>テーマ22</p>	<p><small>さいきん はな</small> 最近あったうれしかったことについて話す नया खूसीको बारेमा</p> <p><small>さいきん はん しょうかい</small> 最近うれしかったことは何ですか。紹介しましょう。 आजभोलो खूसी भएको कुरा के हो?सुनानुहोस</p>	
<p>テーマ23</p>	<p><small>けんこう きを はな</small> 健康のために気をつけていることを話す स्वास्थ्यको लागि ध्यान दिईरहेको कुरा गर्नु ।</p> <p><small>けんこう き はな</small> あなたが健康のために気をつけていること、していることについて話しましょう。 तपाईंले स्वास्थ्यको लागि ध्यान दिएको कुरा, थाहा भएको कुरा हरूको बारेमा कुरा गरौ।</p>	
<p>テーマ24</p>	<p><small>はな</small> やめたいこと・やめられないことについて話す छोड्न चाहेको कुरा・छोड्न नसक्ने कुराको बारेमा कुरा गर्नु।</p> <p><small>くせ しゅうかん</small> あなたの癖、習慣などでやめたいこと、やめられないことがありますか。どうしてやめたいのですか。 तपाईंको बोलीचाली, बानी-व्यबहार आदिहरुमा छोड्न चाहेको कुरा, छोड्न नसकेको कुराहरु छ? किन छोड्न चाहनु हुन्छ?</p>	
<p>テーマ25</p>	<p><small>どうぶつ はな</small> 動物について話す जनावरको बारेमा कुरा गर्नु ।</p> <p><small>どうぶつ しゃしん え も どうぶつ なまえ す どうぶつ くら どうぶつ りゆう はな</small> 動物の写真や絵を持ってきてください。動物の名前、好きな動物、嫌いな動物、その理由を話してみましよう。 जनावरको तस्बिर वा चित्र लिएर आउनुहोस्। जनावरको नाम, मनपर्ने जनावर, मननपर्ने जनावर, त्यस्को कारणहरु कुरा गरेर हेरौ ।</p>	

(ネパール語)

<p>テーマ26</p>	<p>あそ はな 遊びについて話す समय बिताउने बारेमा कुरा गर्नु ।</p> <p>あそ どうぐ しゃしん え も あなたがする遊びの道具や写真や絵を持ってきてください。いつ、どこで、だれと、どんなふうに遊んだかを話してみましょう。 तपाईंले खेल्ने औजारको तस्बिर वा चित्र लिएर आउनुहोस् । कहिले, कहाँ, को सँग, कसरी खेल्नु भयो कुरा गरी हेरौ ।</p>	
<p>テーマ27</p>	<p>うた はな 歌やダンスについて話す नाच गान को बारेमा</p> <p>き い うた おし くに ゆうめい うた おし あなたのお気に入りの歌やダンスを教えてください。国で有名な歌やダンスを教えてください。 तिमीलाई मनपर्ने गित अथवा नाचको बारेमा बताउनहोस। तिम्रो देशमा चलेको गित अथवा नाचको बारेमा बताउनहोस</p>	
<p>テーマ28</p>	<p>ゆめ はな 夢について話す सपना(मनको इच्छा)को बारेमा कुरा गर्नु ।</p> <p>こども がくせい かくせい ゆめ はな 子供のころや学生のころの夢について話しましょう。 बच्चा वा विद्यार्थीको बेलाको सपनाको बारेमा कुरा गरौ ।</p>	
<p>テーマ29</p>	<p>いま わたし 今までの私 हाल सम्मको म ।</p> <p>こ じぶん がくせい かくせい じぶん しごと じぶん はな 子どものころの自分、学生のころの自分、仕事をしていたころの自分について話しましょう。 आफ्नो बाल्यकाल, विद्यार्थी जिवन, काम गर्दाको बेलाको बारेमा कुरा गरौ।</p>	
<p>テーマ30</p>	<p>これからしたいこと अब देखी(उप्राप्त) गर्न चाहेको कुरा ।</p> <p>なん ひつよう き しら これからしてみたいことは何ですか。それをするために必要なことを聞いたり、調べたりしましょう。 अबदेखी गरेर हेर्न चाहेको कुरा के हो? त्यो गर्नको लागि आवश्यक पर्ने कुराहरु सुन्ने, खोज्ने गरौ।</p>	

(ネパール語)

<p>テーマ31</p>	<p><small>ちいき ぎょうじ はな</small> 地域の行事について話す आफ्नो ठाउको कार्यक्रमको बारेमा</p> <p><small>す はた ぎょうじ まつ ひなんくんれん とうないせいそう なに</small> 住んでいるところや働いているところにはどんな行事(お祭り、避難訓練、棟内清掃など)がありますか。いつ、何をしますか。 आफु बसेको ठाउ अथवा कार्यस्थलको कार्यक्रम भित्र ( चाडपर्व , सरसफाई , आगोलागी , भुकम्प आउदा बच्न गरिने अभ्यास ) जस्ता कार्यक्रम छन् होला कहिले र कसरि गरिन्छ</p>	
<p>テーマ32</p>	<p><small>き せつ はな</small> 季節について話す मौसम (सीजन) को बारेमा कुरा गर्नुहोस्।</p> <p><small>にほん きせつ くに す きせつ さら きせつ りゆう はな</small> 日本にはどんな季節がありますか。あなたの国ではどうですか。あなたの好きな季節、嫌いな季節はいつですか。理由を話してみましよう。 जापानमा कस्ता मौसम छन् ? तपाईंको देशमा कस्तो छ ? (जापान वा तपाईंको देशमा) तपाईंलाई मनपर्ने मौसम , मननपर्ने मौसम कहिले हो? (मनपर्ने/मननपर्ने) कारण बारे कुरा गरौ।</p>	
<p>テーマ33</p>	<p><small>バーベキュー</small> बनभोज (पिकनीक) को बारेमा</p> <p><small>だれ なに じゅんび</small> みんなでバーベキューをしましょう。誰が何を準備しますか。 सबै जना मिलेर बनभोज गरउ।कसले के लिएर आऊने?</p>	
<p>テーマ34</p>	<p><small>くりすます しょうがつ</small> クリスマス・正月 क्रिसमस・नयाँ वर्ष</p> <p><small>くりすます しょうがつ なに はな</small> クリスマス (お正月) に何をするか話しましょう。 क्रिसमस(नयाबर्ष)मा के गर्ने हो कुरा गरौ।</p>	
<p>テーマ35</p>	<p><small>みんぞくいしょう</small> 民族衣装 राष्ट्रिय पोसाक</p> <p><small>くに みんぞくいしょう き</small> あなたの国にはどんな民族衣装がありますか。どんなとき着ますか。 तपाइ को देशमा कस्तो राष्ट्रिय पोसाक छ।कति बेला लगाइन्छ</p>	

<p>テーマ36</p>	<p>ファッションについて話す फेसनको बारेमा</p> <p>あなたの国のファッションと日本のファッションで似ているところ、 違っているところがありますか。話しましょう。 तिम्रो देशको र जापानको फेसनमा फरक र मिल्ने कुराको बारेमा बतानुहोस</p>	
<p>テーマ37</p>	<p>お互いのくにの娯楽番組や「笑い」の違いについて話す एक अर्काको देशको मनोरञ्जनात्मक कार्यक्रम वा (हासो) को भिन्नताको बारेमा कुरा गर्नु ।</p> <p>あなたのくには、どんな番組がありますか。どんな番組がおもしろい と思いますか。どこがおもしろいですか。 तपाईंको देशमा कस्तो कार्यक्रमहरु छन? कस्तो कार्यक्रम चाँहोँ रोचक र रमाइलो लाग्छ? काहा निर चाँहोँ रमाइलो हुन्छ?</p>	
<p>テーマ38</p>	<p>お互いの国のジェスチャーや、その感じ方について話す एक अर्काको देशको ईशारा(सान्केतिक भाषा), त्यस्को अनुभूती, धारणाको बारेमा कुरा गर्नु ।</p> <p>今まで見たジェスチャーで違和感を感じたものを話しましょう。どうして違和感を感じましたか。その時どうしましたか。 आँहलेसम्म देखेको ईशारा(सान्केतिक भाषा) मा असहज महसुस गरेको बारेमा कुरा गरौ। किन असहज महसुस गर्नु भयो? त्यो बेलामा के भएको थियो?</p>	
<p>テーマ39</p>	<p>ルール・マナーについて話す नियम.बेहोराको बारेमा</p> <p>マナー (エチケット) やルールについて、話しましょう。普段の生活の中で、戸惑ったり疑問に思ったりしたことがありますか。 बेहोरा (शिष्टाचार) र नियमको बारेमा कुरा गर्दा आफ्नो देश वा कुनै ठाउमा दैनिक जीवनमा आफूले सोचे जस्तो नभएको भ्रमित भएको कुरा के छ?</p>	
<p>テーマ40</p>	<p>交通機関の利用方法について話す यातायातको साधन प्रयोग गर्ने तरिकाको बारेमा कुरा गर्नु ।</p> <p>日本でどこへ行ったか、そのとき、どんな交通機関を利用して、いくらで何時間ぐらいかかったかなどを話しましょう。 जापानमा कहाँ जानुभयो, त्यो बेलामा कस्तो यातायातको साधन प्रयोग गरेर, कति पैसाले, कती घण्टा जती लाग्यो इत्यादी कुराहरु गरौ।</p>	

<p>テーマ41</p>	<p>銀行・郵便局で何をどのようにするかを話す बैंक・हुलाकमा के कुरा लाई कसरी गर्ने कुरा गर्नु ।</p> <p>ゆうびんきょく ぎんこうなど きんゆうきかん はな まどぐち なに よ か 郵便局や銀行等の金融機関のサービスについて話しましょう。窓口で何を讀んだり書いたりしますか。 हुलाक वा बैंक जस्ता वित्तीय संस्थाहरूको सेवाको बारेमा कुरा गरौं। काउन्टरमा केही पढ्ने, लेख्ने गर्नुहुन्छ?</p>	
<p>テーマ42</p>	<p>病氣・病院の情報を交換する रोग・अस्पतालको जानकारी आदान-प्रदान गर्नु ।</p> <p>かぞく いま びょうき はな たいおう あなたやあなたの家族が今までにかかった病氣やけがについて話しましょう。そのとき、どう対応しましたか。 तपाईं वा तपाईंको परिवारमा अहंले सम्म लागेको रोग वा चोटपटकको बारेमा कुरा गरौं। त्यो बेलामा कसरी सहयोग, सम्पर्क गर्नुभयो?</p>	
<p>テーマ43</p>	<p>薬について知る दबाइको बारेमा जान्नु ।</p> <p>くすり はな (薬や薬の箱を見せながら) その薬をどんな時に、どうやって服用しますか。話しましょう。 (दबाइ वा दबाइको बट्टा देखाएर) त्यो दबाइ कस्तो बेलामा, कसरी प्रयोग गरिन्छ। कुरा गरौं।</p>	
<p>テーマ44</p>	<p>教室で困っていることを表現する कलासमा भएका समस्या ब्याक्त गर्नु</p> <p>きょうしつ はな こと とき ひょうげん かんが 教室で話しているときにどんなことで困りますか。その時、どう表現すればいいでしょうか。考えましょう。 कलासमा पढाई रहेको बेला के कुरामा समस्या छ? तेतिबेला के गर्दा राम्रो हुन्छ बतानुहोस,</p>	
<p>テーマ45</p>	<p>日常生活で知りたいこと・困っていることについて相談する दैनिक जिवनमा जान्न चाहेको कुरा・समस्या परेको कुराको बारेमा सल्लाह गर्नु ।</p> <p>にちじょうせいかつ こと しょうだん 日常生活(買い物・住まい・近所づきあい等)で困っていることがありますか。知りたいことがありますか。情報を交換しましょう。 दैनिक जिवन(किन्मेल・आबास・छिमेकी भेटघाट आदी)मा समस्यामा परेको कुरा छ? जान्न चाहेको कुरा छ? जानकारी आदान प्रदान गरौं ।</p>	

<p>テーマ46</p>	<p>日常生活で困っていることを話す दैनिक जिवनमा परेको समस्याको बारेमा</p>	
	<p>日常生活で困っていることは何ですか。 दैनिक जिवनमा परेको समस्या के छ ?</p>	
<p>テーマ47</p>	<p>職場・仕事について話す कार्यस्थल・कामको बारेमा कुरा गर्नु।</p>	
	<p>あなたの職場はどこですか、どんな仕事をしていますか。職場、仕事のいいところは何ですか。困っていることがありますか。話しましょう。 तपाईंको काम गर्ने ठाउँ कहाँ हो? कस्तो काम गरौं रहनु भएको छ? कार्यस्थल, कामको राम्रो पक्ष के हो? समस्या परेको कुरा छ? कुरा गरौं।</p>	
<p>テーマ48</p>	<p>職場の人に伝えたいこと・聞きたいこと कार्यस्थलको मान्छेलाई बताउन चाहेको कुरा・सुन्न चाहेको कुरा।</p>	
	<p>話しかけたかったけど話しかけられなかったことがありますか。それはどんな時ですか。どうすればよかったと思いますか。 भन्न चाहेको तर भन्न नसकेको कुरा छ? त्यो कस्तो बेलामा हो? के गदा राम्रो होला जस्तो लाग्छ?</p>	
<p>テーマ49</p>	<p>ヒヤリ・ハット経験について話す बिर्सन नसक्ने अनुभवको बारेमा कुरा गर्नु।</p>	
	<p>あなたが職場や他の場所で感じたヒヤリ・ハットのことを話しましょう。 तपाईंले कार्यस्थल वा अन्य स्थानमा महसुस गर्नु भएको अविस्मरणीय क्षणको कुरा गरौं।</p>	
<p>テーマ50</p>	<p>ハウレンソウ（報告・連絡・相談）のハウ（報告） रिपोर्ट・सम्पर्क・परामर्श को रिपोर्ट</p>	
	<p>仕事でトラブルが発生したことがありますか。どんな状況でしたか。その時、どのように報告しましたか。 काममा समस्या देखा परेको कुरा छ? कस्तो स्थिति आएको थियो? त्यो बेलामा कसरी सुचना गर्नुभयो?</p>	


# テーマ01

しょうたいめん あいて かんたん じこしょうかい なまえ くに しゅっしんち しょくば す  
初対面の相手に簡単な自己紹介をする(名前・国・出身地・職場・住まいなど)

पहिलो बैठकमा सहभागीहरूलाई आफ्नो परिचय गर्ने। (नाम・जन्मस्थान・कार्यस्थल・बासस्थान आदी)

しゃしん え み なまえ くに しゅっしんち しょくば す かんたん じこしょうかい しょうたいめん あいて  
写真や絵を見せながら、名前・国・出身地・職場・住まいなど簡単な自己紹介を初対面の相手にします。  
तस्विर वा चित्र देखाएर नाम・देश・जन्मस्थल・कार्यस्थल・बासस्थान आदी जस्ता साधारण स्वःपरिचय पहिलो बैठकमा सहभागी हरु लाई गर्ने ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्विर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्विरहरु तयार गर्नुहोस्। नोट चॉही मातृभाषामा भए पनि फरक पर्दैन






## テーマ02

じぶん かぞく ゆうじん どうりょう しゃしん え み しょうかい  
**自分の家族・友人・同僚の写真や絵を見せながら紹介する**  
आफ्नो परिवार・ साथी・ सहकर्मीहरुको तस्बिर देखाउदै परिचय गर्नु ।

かぞく ゆうじん どうりょう こいびと しゃしん え み ひと だれ ひと かんけい かんたん しょうかい  
家族、友人、同僚、恋人の写真や絵を見せながら、その人が誰で、どんな人か、あなたとどんな関係かを簡単に紹介しましょう。  
परिवार, साथी, सहकर्मी, प्रेमिकाको तस्बिर वा चित्र देखाएर त्यो मान्छे को हो, कस्तो मान्छे हो, तपाईं सँग कस्तो सम्बन्ध छ साधारण परिचय गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・ तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ03

## じぶん しゅっしんち しょうかい 自分の出身地を紹介する आफ्नो जन्मस्थानको परिचय गर्नु।

え しゃしん み じぶん しゅっしんち なに しょうかい  
絵や写真などを見せながら自分の出身地はどこか、どんなところか、何があるかなどを紹介しましょう。  
चित्र वा तस्बिर आदी देखाएर आफ्नो जन्मस्थान कहाँ हो, कस्तो ठाउँ हो, त्याहा के छ आदी परिचय गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ04

## た しょくじ はな 食べもの・食事について話す खानेकुरा・आहार हरुको बारेमा कुरा गर्नु ।

まいにち しょくじ た もの はな  
毎日の食事やよく食べる物について話しましょう。  
हरेक दिनको भोजन वा प्राय खानेकुरा हरुको बारेमा कुरा गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




## テーマ05

### か もの はな 買い物について話す किनमेलको बारेमा कुरा गर्नु ।

あなたはこの1週間で何を買いしましたか。どこで買いしましたか。それはいくらでしたか。  
तपाईंले यो एक हप्तामा के किन्नु भयो? कहाँ किन्नु भयो? त्यो कती पैसाको थियो?

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




## テーマ06

### も もの はな 持ち物について話す

सम्पत्तिको बारेमा कुरा गर्नु ।

あなたは出かけるときどんなものを持って行きますか。何に使用しますか。  
तपाईं बाहिर निस्कने बेलामा कस्तो चिज बोकेर जानुहुन्छ? के प्रयोग गर्नु हुन्छ?

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन




# テーマ07

## いっしゅうかん はな この1週間について話す यो एक हप्ताको बारेमा कुरा गर्नु ।

あなたはこの1週間でどんなことをしましたか。おもしろかったことは何ですか。  
तपाईंले यो एक हप्तामा कस्तो कुराहरु गर्नु भयो? रोचक, रमाइलो कुरा के हो ?

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




## テーマ08

じぶん き い せつめい  
**自分のお気に入りものを説明する**  
आफ्नो मन पर्ने कुराको बयान गर्नु ।

じぶん き い なに て い き い しょうかい  
自分のお気に入りものは何か、それを、いつ、どのように手に入れたものか、なぜお気に入りなのかを紹介しましょう。  
आफ्नो मनपर्ने चिज के हो, त्यो कहिले, कसरी पाएको चिज हो, किन मन पऱ्यो परिचय गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्ने चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ09

## 自分の趣味について話す

आफ्नो सौखको बारेमा कुरा गर्नु ।

あなたの趣味は何か、どんなことができるのが好きか、よく何をするのかを話しましょう。  
तपाईंको सौख के हो, कस्तो कुरा गर्न मनपर्छ, प्राय के गर्नु हुन्छ जस्ता कुरा गरौ ।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन






# テーマ 10

## やす ひ なに はな 休みの日に何をするかを話す बिदाको दिनमा के गर्ने हो कुरा गर्नु।

やす ひ には、どこに行つて何をするかを話しましょう。  
बिदाको दिनमा कहाँ गएर के गर्ने हो कुरा गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ 11

まいにち まいにち はな  
**毎日することについて話す**  
 प्रत्येक दिन गर्ने कुराको बारेमा बोल्नुहोस्।

あなたが毎日欠かさずすることは何ですか。いつしますか。どのぐらいの時間しますか。  
 तपाईं प्रत्येक दिन के गर्ने चाहनुहुन्छ ? प्रत्येक दिन को कति बेला गर्नुहुन्छ ? प्रत्येक दिनमा कति समय गर्नुहुन्छ ?

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्ने चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



## テーマ 12

# 自分の好きなスポーツについて話す

आफुलाई मनपर्ने खेलकुदको बारेमा कुरा गर्नुहोस् ।

あなたはスポーツが好きですか。好きなスポーツや興味のあるスポーツについて話しましょう。

तपाइलाई खेलकुद मनपर्छ ? मनपर्ने खेलकुद र रुचि भयको खेलकुदको बारेमा कुरा गरौं ।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。

तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ 13

## す ひと はな 好きな人・あこがれの人について話す मनपने मान्छेको बारेमा

写真などを見せながらあなたの好きな人、あこがれの人を紹介しましょう。好きな人、あこがれの人は誰ですか。どんなところが好きですか。 मन पर्ने मेन्छेको फोटा देखाइ परिचय गराउनुहोस। मन पर्ने मान्छे को हो? के कुरा मन पछ?

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




## テーマ 14

### りょこう おも で え しゃしん しょうかい 旅行の思い出を絵や写真で紹介する भ्रमणको सम्झना चित्र वा तस्बिरहरु बाट परिचय गर्नु ।

りょこう おも で あいて しょうかい い い なに おも で はな  
旅行の思い出を相手に紹介します。どこに行ったか、いつ行ったか、何をしたのかなど思い出について話しましょう。  
यात्राको सम्झना साथी लाई परिचय गर्नु। कहाँ गएको, कहिले गएको, के गरेको आदी सम्झनाहरुको बारेमा कुरा गरौ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ 15

## い ぼしよ はな 行ってみたい場所について話す जान चाहेको ठाउँको बारेमा कुरा गर्नु ।

あなたが知っているきれいな場所やこれから行ってみたいところについて話しましょう。(日本でも自分の国でもどちらでもかまいません)  
तपाईंलाई थाहा भएको सुन्दर ठाउँ वा जान लागेको ठाउँको बारेमा कुरा गरौं । (जापान भएपनी आफ्नो देश भएपनी फरक पर्दैन।)

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन

This section contains a large empty rectangular box for drawing and writing, divided into two vertical sections. The left section contains a hand-drawn illustration of a person thinking about various travel-related items. The right section is empty.



# テーマ 16

## い ばしょ はな 行ってみたい場所について話す(2) गएर हेर्न मन लागेको ठाउँको बारेमा कुरा गर्नु(२)

あなたが知っているきれいな場所やこれから行ってみたいところについて話しましょう。  
तपाईंलाई थाहा भएको सुन्दर ठाउँ वा अब जान मन लागेको ठाउँको बारेमा कुरा गरौं।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ 17

## ぶんか しゅうかん はな 文化や習慣について話す संस्कृति र रहनसहनको बारेमा

あなたが日本へ来て驚いたこと、興味を持ったことがありますか。それは何ですか。どうして驚いたのですか。話しましょう。  
जापान आएपछि संस्कृति र रहनसहनको बारेमा अचम्म मानेको कुरा , मन परेको कुरा छ? त्यो के हो? किन अचम्म मानेको भन्नुहोस्

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलायामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन






# テーマ 18

## ねんちゅうぎょうじ はな 年中行事について話す

वर्षभरिको घटना, पर्वहरुको बारेमा कुरा गर्नु ।

あなたの国、日本ではどんな年中行事がありますか。そのとき、何をしますか。  
तपाईंको देश अनी जापानमा कस्तो खालको वार्षिक पर्वहरु छन्? त्योबेलामा के गर्नुहुन्छ?

した え ひょう しゃしん さんこう はな つか え しゃしん じゅんぴ ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ 19

## けいれき はな 経歴を話す पेशाको कुरा गर्नु।

いま 今までに、いつ、どこで、どんな仕事(勉強)をしたことがあるかを相手に話しましょう。  
अहिलेसम्म कहिले, कहाँ, कस्तो काम(अध्ययन) गरेको कुरा छ, साथी (पार्टनर)सँग कुरा गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ20

## ぼうさい はな 防災について話す

दैवीप्रकोप रोकथामको बारेमा कुरा गर्नु ।

さいがい じしん たいふう お とき ちょうど かんが  
災害(地震、台風)が起きた時、どのように行動したらいいか考えましょう。  
दैवी प्रकोप(भुकम्प, आधिबेहेरी) आएको बेलामा कस्तो कार्य गरेमा राम्रो हुन्छ बिचार गरौ ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ21

じぶん す しょくば え しゃしん み しょうかい  
**自分の住まいや職場の絵や写真を見せながら紹介する**  
 आफ्नो ठाउ अथवा कार्यस्थलको बारेमा फोटा अथवा चित्रहरु देखाइ परिचय गर्ने

しょうかい ばしょ す しょくば がっこう ひと えら なに だれ しゃしん え み しょうかい  
 紹介したい場所(住まい・職場・学校)を一つ選んで、そこに何があるか、誰がいるかを写真や絵を見せながら紹介しましょう。  
 परिचय गराउन चाहाने (आफु बस्ने ठाउ , कार्यस्थल , विद्यालय ) कुनै एक बाट चयन गरि फोटो अथवा चित्र देखाइ परिचय गराउनुहोस

した え ひょう しゃしん さんこう はな つか え しゃしん じゅんび ぼご  
 下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन



# テーマ22

## さいきん **最近あったうれしかったことについて話す** はな नया खूसीको बारेमा

さいきん なん しょうかい  
最近うれしかったことは何ですか。紹介しましょう。  
आजभोली खूसी भएको कुरा के हो? सुनानुहोस

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ23

けんこう きを はな  
**健康のために気をつけていることを話す**  
स्वास्थ्यको लागि ध्यान दिईरहेको कुरा गर्नु ।

あなたが健康のために気をつけていること、していることについて話しましょう。  
तपाईंले स्वास्थ्यको लागि ध्यान दिएको कुरा, थाहा भएको कुरा हरूको बारेमा कुरा गरौं।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



## テーマ24

# やめたいこと・やめられないことについて話す<sup>はな</sup>

छोइन चाहेको कुरा • छोइन नसके कुराको बारेमा कुरा गर्नु।

あなたの癖、習慣などでやめたいこと、やめられないことがありますか。どうしてやめたいのですか。  
तपाईंको बोलीचाली, बानी-व्यवहार आदिहरूमा छोइन चाहेको कुरा, छोइन नसकेको कुराहरू छ? किन छोइन चाहनु हुन्छ?

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरू तयार गर्नुहोस्। नोट चॉही मातृभाषामा भए पनि फरक पर्दैन



# テーマ25

## どうぶつ はな 動物について話す जनावरको बारेमा कुरा गर्नु ।

動物の写真や絵を持ってきてください。動物の名前、好きな動物、嫌いな動物、その理由を話してみましょう。  
जनावरको तस्बिर वा चित्र लिएर आउनुहोस्। जनावरको नाम, मनपर्ने जनावर, मननपर्ने जनावर, त्यस्को कारणहरु कुरा गरेर हेरौ ।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन





# テーマ26

## あそ 遊びについて話す はな समय बिताउने बारेमा कुरा गर्नु ।

あなたがする遊びの道具や写真や絵を持ってきてください。いつ、どこで、だれと、どんなふう<sup>あそ</sup>に遊んだか<sup>はな</sup>を話してみましよう。  
तपाईंले खेल्ने औजारको तस्बिर वा चित्र लिएर आउनुहोस् । कहिले, कहाँ, को सँग, कसरी खेल्नु भयो कुरा गरी हेरौ ।

した<sup>え</sup> 絵<sup>ひょう</sup> (表・写真) <sup>しゃしん</sup> さんこう<sup>さんこう</sup> を参考<sup>はな</sup> に、話<sup>つか</sup> すとき<sup>え</sup> に使<sup>しゃしん</sup> いた<sup>じゅんび</sup> いたい<sup>ほご</sup> こと<sup>ぼ</sup> ば<sup>り</sup> の<sup>す</sup> ち<sup>ち</sup> ば<sup>り</sup> の<sup>す</sup> リ<sup>す</sup> ト<sup>ち</sup>、<sup>え</sup> 絵<sup>しゃしん</sup>、<sup>じゅんび</sup> 写<sup>ほご</sup> 真<sup>ぼ</sup> を<sup>じゅん</sup> 準<sup>び</sup> 備<sup>じゅん</sup> して<sup>び</sup> 給<sup>じゅん</sup> さい<sup>び</sup>。メモ<sup>ぼ</sup> は、母<sup>ぼ</sup> 語<sup>ご</sup> でか<sup>ご</sup> ま<sup>ご</sup> い<sup>ご</sup> ま<sup>ご</sup> せ<sup>ご</sup> ン。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ27

## うた はな 歌やダンスについて話す नाच गान को बारेमा

あなたのお気に入りの歌やダンスを教えてください。国で有名な歌やダンスを教えてください。  
तिमिलाइ मनपर्ने गित अथवा नाचको बारेमा बताउनहोस। तिम्रो देशमा चलेको गित अथवा नाचको बारेमा बताउनहोस

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन



# テーマ28

## ゆめ はな 夢について話す

सपना(मनको इच्छा)को बारेमा कुरा गर्नु ।

こども がくせい ゆめ はな  
子供のころや学生のころの夢について話しましょう。  
बच्चा वा विद्यार्थीको बेलाको सपनाको बारेमा कुरा गरौ ।

した え ひょう しゃしん さんこう はな つか え しゃしん じゅんぴ ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ29

## いま わたし 今までの私 हाल सम्मको म ।

こ じぶん がくせい じぶん しごと じぶん はな  
子どものころの自分、学生のころの自分、仕事をしていたころの自分について話しましょう。  
आफ्नो बाल्यकाल, विद्यार्थी जिवन, काम गर्दाको बेलाको बारेमा कुरा गरौं

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ30

## これからしたいこと

अब देखी(उप्रान्त)गर्न चाहेको कुरा।

これからしてみたいことは何ですか。それをするために必要なことを聞いたり、調べたりしましょう。  
अबदेखी गरेर हेर्न चाहेको कुरा के हो? त्यो गर्नको लागि आवश्यक पर्ने कुराहरु सुन्ने, खोज्ने गरौं।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ31

## ちいき ぎょうじ はな 地域の行事について話す आफ्नो ठाउको कार्यक्रमको बारेमा

す 住んでいるところや働いているところにはどんな行事(お祭り、避難訓練、棟内清掃など)がありますか。いつ、何をしますか。  
आफु बसेको ठाउ अथवा कार्यस्थलको कार्यक्रम भित्र ( चाडपर्व , सरसफाई , आगोलागी , भुकम्प आउदा बच्न गरिने अभ्यास ) जस्ता कार्यक्रम छन् होला कहिले र कसरि गरिन्छ

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ32

## 季節について話す

मौसम (सीजन) को बारेमा कुरा गर्नुहोस्।

日本にはどんな季節がありますか。あなたの国ではどうですか。あなたの好きな季節、嫌いな季節はいつですか。理由を話してみよう。  
 जापानमा कस्ता मौसम छन् ? तपाईंको देशमा कस्तो छ ? (जापान वा तपाईंको देशमा) तपाईंलाई मनपर्ने मौसम , मननपर्ने मौसम कहिले हो? (मनपर्ने/मननपर्ने) कारण बारे कुरा गरौं।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ33

## バーベキュー

बनभोज (पिकनिक) को बारेमा

みんなでバーベキューをしましょう。<sup>だれ なに じゅんび</sup>誰が何を準備しますか。  
सबै जना मिलेर बनभोज गरउाकसले के लिएर आऊने?

<sup>した え ひょう しゃしん さんこう はな つか え しゃしん じゅんび ぼご</sup>  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन






# テーマ34

## クリスマスしょうがつ クリスマス・正月 क्रिसमस・नयाँ वर्ष

クリスマス (お正月) に何をするか話しましょう。  
क्रिसमस(नयावर्ष)मा के गर्ने हो कुरा गरौ।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ35

## みんぞくいしょう 民族衣装 राष्ट्रिय पोसाक

あなたの国にはどんな民族衣装がありますか。どんなとき着ますか。  
तपाइ को देशमा कस्तो राष्ट्रिय पोसाक छान्कति बेला लगाइन्छ

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ36

## ファッションについて話す फेशनको बारेमा

あなたの国のファッションと日本のファッションで似ているところ、<sup>くに</sup> <sup>にほん</sup> <sup>に</sup> <sup>ちが</sup> <sup>はな</sup> 違っているところがありますか。話しましょう。  
 तिम्नो देशको र जापानको फेशनमा फरक र मिल्ने कुराको बारेमा बतानुहोस्

下の絵(表・写真)を参考<sup>した</sup>に、<sup>え</sup> <sup>ひょう</sup> <sup>しゃしん</sup> <sup>さんこう</sup> <sup>はな</sup> <sup>つか</sup> 話すときに使いたいことばのリスト、<sup>え</sup> <sup>しゃしん</sup> <sup>じゅんぴ</sup> 絵、<sup>ほご</sup> 写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन





# テーマ38

たが くに お互いの国のジェスチャーや、その感じ方について話す  
 かん かた はな  
 एक अर्काको देशको ईशारा(सान्केतिक भाषा), त्यस्को अनुभुती, धारणाको बारेमा कुरा गर्नु ।

いま み かわかんかん はな いわかんかん とき  
 今まで見たジェスチャーで違和感を感じたものを話しましょう。どうして違和感を感じましたか。その時どうしましたか。  
 अहिलेसम्म देखेको ईशारा(सान्केतिक भाषा) मा असहज महसुस गरेको बारेमा कुरा गरौ। किन असहज महसुस गर्नु भयो? त्यो बेलामा के भएको थियो?

した え ひょう しゃしん さんこう はな つか え しゃしん じゅんび ぼご  
 下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ39

## ルール・マナーについて話す नियम.बेहोराको बारेमा

マナー (エチケット) やルールについて、話しましょう。普段の生活の中で、戸惑ったり疑問に思ったりしたことがありますか。  
बेहोरा (शिष्टाचार) र नियमको बारेमा कुरा गर्दा आफ्नो देश वा कुनै ठाउँमा दैनिक जीवनमा आफूले सोचे जस्तो नभएको भ्रमित भएको कुरा के छ?

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन




# テーマ40

## こうつうきかん りょうほうほう はな 交通機関の利用方法について話す यातायातको साधन प्रयोग गर्ने तरिकाको बारेमा कुरा गर्नु ।

日本<sup>にほん</sup>でどこ<sup>い</sup>へ行ったか、そのとき、どんな交通機関<sup>こうつうきかん</sup>を利用して、いくら<sup>りょう</sup>で何時間<sup>なんじかん</sup>ぐらいかかったかなどを話<sup>はな</sup>しましょう。  
जापानमा कहाँ जानुभयो, त्यो बेलामा कस्तो यातायातको साधन प्रयोग गरेर, कति पैसाले, कति घण्टा जती लाग्यो इत्यादी कुराहरु गरौ।

下の絵<sup>した</sup>(表<sup>え</sup>・写真<sup>ひょう</sup>)を参考<sup>さんこう</sup>に、話<sup>はな</sup>すときに使<sup>つか</sup>いたいことばのリスト、絵<sup>え</sup>、写真<sup>しやしん</sup>を準備<sup>じゅんび</sup>してください。メモ<sup>ぼ</sup>は、母語<sup>ぼご</sup>でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ41

ぎんこう ゆうびんきょく なに はな  
**銀行・郵便局で何をどのようにするかを話す**  
 बैंक • हुलाकमा के कुरा लाई कसरी गर्ने कुरा गर्नु ।

ゆうびんきょく ぎんこうなど きんゆうきかん はな まどぐち なに よ か  
 郵便局や銀行等の金融機関のサービスについて話しましょう。窓口で何を读んだり書いたりしますか。  
 हुलाक वा बैंक जस्ता वित्तीय संस्थाहरूको सेवाको बारेमा कुरा गरौं। काउन्टरमा केही पढ्ने, लेख्ने गर्नुहुन्छ?

した え ひょう しゃしん さんこう はな つか え しゃしん じゅんび ぼご  
 下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन





# テーマ42

びょうき びょういん じょうほう こうかん  
**病気・病院の情報を交換する**  
 रोग・अस्पतालको जानकारी आदान-प्रदान गर्नु ।

あなたやあなたの家族が今までにかかった病気やけがについて話しましょう。そのとき、どう対応しましたか。  
 तपाईं वा तपाईंको परिवारमा अहिले सम्म लागेको रोग वा चोटपटकको बारेमा कुरा गरौ। त्यो बेलामा कसरी सहयोग, सम्पर्क गर्नुभयो?

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ43

## くすり 薬について知る दवाइको बारेमा जान्नु।

くすり くすり はこ み (薬や薬の箱を見せながら) その薬をどんな時に、どうやって服用しますか。話しましょう。  
दवाइ वा दवाइको बट्टा देखाएर) त्यो दवाइ कस्तो बेलामा, कसरी प्रयोग गरिन्छ। कुरा गरौ।

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



## テーマ44

### きょうしつ こま ひょうげん 教室で困っていることを表現する कलासमा भएका समस्या ब्याक्त गर्नु

きょうしつ はな きょうしつ こま とき ひょうげん かんが  
教室で話しているときにどんなことで困りますか。その時、どう表現すればいいでしょうか。考えましょう。  
कलासमा पढाई रहेको बेला के कुरामा समस्या छ? तैतिबेला के गर्दा राम्रो हुन्छ बतानुहोस,

した え ひょう しゃしん さんこう はな つか え しゃしん じゅんび ぼご  
下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्ने चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन



# テーマ45

## 日常生活にちじょうせいかつで知りたいこと・困こまっていることについて相談そうだんする दैनिक जिवनमा जान्न चाहेको कुरा • समस्या परेको कुराको बारेमा सल्लाह गर्नु ।

日常生活にちじょうせいかつ (買物か・住まいもの・近所すづきあい等)で困こまっていることがありますか。知りたいことがありますか。情報じょうほうを交換こうかんしましょう。  
दैनिक जिवन (किन्मेल・आवास・छिमेकी भेट्घाट आदी)मा समस्यामा परेको कुरा छ? जान्न चाहेको कुरा छ? जानकारी आदान प्रदान गरौ ।

下の絵した (表え・写真ひょう)を参考さんこうに、話すはなるときに使つかいたいことばのリスト、絵え、写真しゃしんを準備じゅんびしてください。メモは、母語ぼごでかまいません。  
तलको चित्र (तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ46

にちじょうせいかつ こま はな  
**日常生活で困っていることを話す**  
 दैनिक जिवनमा परेको समस्याको बारेमा

にちじょうせいかつ こま なん  
 日常生活で困っていることは何ですか。  
 दैनिक जिवनमा परेको समस्या के छ ?

した え ひょう しゃしん さんこう はな つか え しゃしん じゅんび ぼご  
 下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन



# テーマ47

## 職場・仕事について話す

कार्यस्थल • कामको बारेमा कुरा गर्नु।

あなたの職場はどこですか、どんな仕事をしていますか。職場、仕事のいいところは何ですか。困っていることがありますか。話しましょう。  
तपाईंको काम गर्ने ठाउँ कहाँ हो? कस्तो काम गरी रहनु भएको छ? कार्यस्थल, कामको राम्रो पक्ष के हो? समस्या परेको कुरा छ? कुरा गरौ।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चाँही मातृभाषामा भए पनि फरक पर्दैन




# テーマ48

しょくば ひと つた きき  
**職場の人に伝えたいこと・聞きたいこと**  
 कार्यस्थलको मान्छेलाई बताउन चाहेको कुरा • सुन्न चाहेको कुरा ।

はな 話しかけたかったけど話しかけられなかったことがありますか。それはどんな時ですか。どうすればよかったですか。  
 भन्न चाहेको तर भन्न नसकेको कुरा छ? त्यो कस्तो बेलामा हो? के गर्दा राम्रो होला जस्तो लाग्छ?

した え ひょう しゃしん さんこう はな つか え しゃしん じゅんび ぼご  
 下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
 तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन




# テーマ49

## ヒヤリ・ハット<sup>けいけん</sup>経験<sup>はな</sup>について話す बिर्सन नसक्रे अनुभवको बारेमा कुरा गर्नु।

あなたが職場や他の場所で感じたヒヤリ・ハットのことを話しましょう。  
तपाईंले कार्यस्थल वा अन्य स्थानमा महसुस गर्नु भएको अविस्मरणीय क्षणको कुरा गरौ।

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्न चाहेको शब्दको सुची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन





# テーマ50

## ハウレンソウ (報告・連絡・相談) のハウ (報告) रिपोर्ट・सम्पर्क・परामर्श को रिपोर्ट

仕事でトラブルが発生したことがありますか。どんな状況でしたか。その時、どのように報告しましたか。  
काममा समस्या देखा परेको कुरा छ? कस्तो स्थिति आएको थियो? त्यो बेलामा कसरी सूचना गर्नुभयो?

下の絵(表・写真)を参考に、話すときに使いたいことばのリスト、絵、写真を準備してください。メモは、母語でかまいません。  
तलको चित्र(तालिका・तस्बिर) को सन्दर्भमा कुरा गर्ने बेलामा प्रयोग गर्ने चाहेको शब्दको सूची, चित्र, तस्बिरहरु तयार गर्नुहोस्। नोट चॉही मातृभाषामा भए पनि फरक पर्दैन

